

ਕਿੱਤਾਮੁਖੀ ਮੁੜ-ਵਸੇਬਾ ਸੇਵਾਵਾਂ ਲਈ ਅਰਜ਼ੀ

Application for Vocational Rehabilitation Services

1. ਸੇਸ਼ਲ ਸਿਕਿਓਰਿਟੀ ਨੰਬਰ	2. ਅਰਜ਼ੀ ਦੇਣ ਵਾਲੇ/ਵਾਲੀ ਦਾ ਪਹਿਲਾ ਨਾਂ	ਵਿਚਲਾ ਮੁਢਲਾ ਅੱਖਰ	ਅਖੀਰਲਾ ਨਾਂ
3. ਲਿੰਗ <input type="checkbox"/> ਮਰਦ <input type="checkbox"/> ਔਰਤ	4. ਜਨਮ-ਤਾਰੀਖ	5. ਕਾਉਂਟੀ	
6. ਸੜਕ ਦਾ ਪਤਾ	ਸ਼ਹਿਰ	ਸਟੇਟ	ਜ਼ਿਪ ਕੋਡ
7. ਟੈਲੀਫੋਨ ਨੰਬਰ (ਏਰੀਆ ਕੋਡ ਸ਼ਾਮਲ ਕਰੋ) <input type="checkbox"/> ਫੈਕਸ <input type="checkbox"/> TTY	8. ਈਮੇਲ ਪਤਾ	9. ਵੀਡੀਓਫੋਨ IP	
10. ਮੈਨੂੰ ਇਸ ਸਮੇਂ ਮਿਲਿਆ ਹੈ: <input type="checkbox"/> SSDI <input type="checkbox"/> SSI – ਅਸਮਰੱਥਾ (ਅਪਾਹਜ)			
<p>ਇਸ ਤਰ੍ਹਾਂ ਮੈਂ ਸੇਵਾਵਾਂ ਲਈ ਕਿੱਤਾਮੁਖੀ ਮੁੜ-ਵਸੇਬੇ ਬਾਰੇ ਡਿਵੀਜ਼ਨ (DVR) ਲਈ ਅਪਲਾਈ ਕੀਤਾ ਹੈ, ਜੋ ਮੈਨੂੰ ਰੋਜ਼ਗਾਰ ਦਾ ਨਤੀਜਾ ਹਾਸਿਲ ਕਰਨ ਦੇ ਸਮਰੱਥ ਬਣਾਏਗੀ।</p> <p>ਮੈਂ ਸਮਝਦਾ/ਸਮਝਦੀ ਹਾਂ ਕਿ ਪੱਖਪਾਤ ਖ਼ਿਲਾਫ਼ ਸੇਧੇ ਗਏ 1964 ਦੇ ਸਿਵਿਲ ਹੱਕਾਂ ਬਾਰੇ ਕਾਨੂੰਨ ਦੇ ਟਾਈਟਲ VI ਅਤੇ ਵਾਸ਼ਿੰਗਟਨ ਸਟੇਟ ਦੇ ਕਾਨੂੰਨਾਂ ਅਨੁਸਾਰ, ਵਾਸ਼ਿੰਗਟਨ ਸਟੇਟ ਦਾ ਸਮਾਜਕ ਅਤੇ ਸਿਹਤ ਸੇਵਾਵਾਂ ਬਾਰੇ ਵਿਭਾਗ ਬੰਸ, ਰੰਗ, ਫਿਰਕੇ, ਧਰਮ, ਕੌਮੀ ਮੂਲ, ਉਮਰ, ਲਿੰਗ, ਕੋਈ ਸੰਵੇਦੀ, ਮਾਨਸਿਕ ਜਾਂ ਸਰੀਰਕ ਅਸਮਰੱਥਾ (ਅਪਾਹਜ) ਹੋਣ, ਅਸਮਰੱਥ (ਅਪਾਹਜ) ਵਿਅਕਤੀ ਵਲੋਂ ਸਿਖਲਾਈਪ੍ਰਾਪਤ ਡੋਗ ਗਾਈਡ ਜਾਂ ਸਰਵਿਸ ਐਨੀਮਲ ਦੀ ਵਰਤੋਂ, ਜਿਨਸੀ ਰੁਝਾਨ, ਮਾਣ-ਸਨਮਾਨ ਨਾਲ ਛੁੱਟੀ ਪ੍ਰਾਪਤ ਸਾਬਕਾ ਫੌਜੀ, ਅਸਮਰੱਥ (ਅਪਾਹਜ) ਸਾਬਕਾ ਫੌਜੀ, ਵੀਅਤਨਾਮ ਯੁਗ ਦਾ ਸਾਬਕਾ ਫੌਜੀ, ਹਾਲ ਵਿਚ ਹੀ ਵੱਖ ਹੋਇਆ ਸਾਬਕਾ ਫੌਜੀ, ਹੋਰ ਸੁਰੱਖਿਆਪ੍ਰਾਪਤ ਸਾਬਕਾ ਫੌਜੀ ਜਾਂ ਫੌਜੀ ਦਰਜੇ ਜਾਂ ਆਪਣੇ ਬੱਚੇ ਨੂੰ ਦੁੱਧ ਪਿਆਉਣ ਵਾਲੀ ਮਾਂ ਵਜੋਂ ਦਰਜੇ ਦੇ ਅਧਾਰ 'ਤੇ ਪੱਖਪਾਤ ਦੀ ਮਨਾਹੀ ਕਰਦਾ ਹੈ।</p> <p>ਮੈਨੂੰ DSHS ਦੀ ਪੱਖਪਾਤ ਨਾ ਕਰਨ ਸਬੰਧੀ ਪਾਲਿਸੀ ਬਾਰੇ ਬ੍ਰੋਸ਼ਰ DSHS 22-171 ਮਿਲ ਗਿਆ ਹੈ ਅਤੇ ਸਮਝਦਾ/ਸਮਝਦੀ ਹਾਂ ਕਿ ਜੇ ਮੈਨੂੰ ਲੱਗਦਾ ਹੈ ਕਿ ਮੇਰੇ ਖ਼ਿਲਾਫ਼ ਪੱਖਪਾਤ ਹੋਇਆ ਹੈ, ਤਾਂ ਮੈਂ ਬ੍ਰੋਸ਼ਰ ਵਿਚ ਦਿੱਤੀਆਂ ਗਈਆਂ ਪੱਖਪਾਤ ਬਾਰੇ ਸ਼ਿਕਾਇਤ ਸਬੰਧੀ ਕਾਰਵਾਈਆਂ ਦੀ ਪਾਲਣਾ ਕਰ ਸਕਦਾ/ਸਕਦੀ ਹਾਂ।</p> <p>ਮੈਂ ਸਮਝਦਾ/ਸਮਝਦੀ ਹਾਂ ਕਿ ਮੇਰੇ ਲਾਭਾਂ, ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਤੋਂ ਹੋਣ ਵਾਲੀਆਂ ਕਮਾਈਆਂ ਅਤੇ ਆਮਦਨ ਦੀ ਪੁਸ਼ਟੀ ਕਰਨ ਲਈ DVR ਸਟੇਟ ਅਤੇ ਫੈਡਰਲ ਏਜੰਸੀਆਂ ਤੋਂ ਨਿਜੀ ਜਾਣਕਾਰੀ ਹਾਸਿਲ ਕਰ ਸਕਦੀ ਹੈ। ਉਹ ਅਖ਼ਤਿਆਰ, ਜਿਸ ਹੇਠ ਜਾਣਕਾਰੀ ਇਕੱਠੀ ਕੀਤੀ ਗਈ ਹੈ, ਵਿਚ WAC 388-891A-0103, 34 CFR 361.38 (ਫੈਡਰਲ ਨੇਮਾਂ ਦਾ ਕੋਡ) ਅਤੇ ਰੋਜ਼ਗਾਰ ਸੁਰੱਖਿਆ ਲਈ RCW 50.13.060 ਅਤੇ ਮਾਲੀਏ ਬਾਰੇ ਵਿਭਾਗ ਲਈ RCW 82.32.330 ਸ਼ਾਮਿਲ ਹੈ।</p> <p>ਮੈਨੂੰ ਕਲਾਇੰਟ ਸਹਾਇਤਾ ਪ੍ਰੋਗਰਾਮ ਬਾਰੇ ਜਾਣਕਾਰੀ ਮਿਲ ਗਈ ਹੈ ਅਤੇ ਮੈਨੂੰ ਉਹਨਾਂ ਸੇਵਾਵਾਂ ਬਾਰੇ ਦੱਸਿਆ ਗਿਆ ਸੀ।</p> <p>ਮੈਂ ਇਹ ਵੀ ਸਮਝਦਾ/ਸਮਝਦੀ ਹਾਂ ਕਿ WAC 388-891A-0215 ਅਨੁਸਾਰ, ਜੇ ਮੈਂ ਕਿਸੇ ਵੀ ਸਮੇਂ DVR ਵਲੋਂ ਕੀਤੇ ਗਏ ਕਿਸੇ ਫੈਸਲੇ ਨਾਲ ਅਸਹਿਮਤ ਹੁੰਦਾ/ਹੁੰਦੀ ਹਾਂ, ਤਾਂ ਮੈਨੂੰ ਕਲਾਇੰਟ ਸਹਾਇਤਾ ਪ੍ਰੋਗਰਾਮ, ਸਾਲਸੀ ਦੀ ਬੇਨਤੀ ਕਰਨ ਅਤੇ ਰਸਮੀ ਸੁਣਵਾਈ ਲਈ ਬੇਨਤੀ ਕਰਨ ਦਾ ਹੱਕ ਹੈ।</p> <p>ਮੈਂ ਸਮਝਦਾ/ਸਮਝਦੀ ਹਾਂ ਕਿ DVR ਸਲਾਹਕਾਰ ਨੂੰ ਇਹ ਨਿਰਣਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਮੈਂ ਕਿੱਤਾਮੁਖੀ ਮੁੜ-ਵਸੇਬਾ ਸੇਵਾਵਾਂ ਲਈ ਯੋਗ ਹਾਂ ਜਾਂ ਨਹੀਂ। ਯੋਗਤਾ ਦਾ ਨਿਰਣਾ ਕਰਨ ਲਈ ਮੁਲਾਂਕਣ ਦੀ ਲੋੜ ਪੈ ਸਕਦੀ ਹੈ ਅਤੇ ਮੈਂ ਉਸ ਮੁਲਾਂਕਣ ਵਿਚ ਸ਼ਾਮਿਲ ਹੋਣ ਲਈ ਉਪਲਬਧ ਹਾਂ।</p> <p>ਮੈਂ ਸਮਝਦਾ/ਸਮਝਦੀ ਹਾਂ ਕਿ ਹਾਲਾਂਕਿ DVR, ਸਿਹਤ ਜਾਣਕਾਰੀ ਦੀ ਪੋਰਟੇਬਿਲਿਟੀ ਅਤੇ ਜਵਾਬਦੇਹੀ ਕਾਨੂੰਨ (HIPAA) ਦੇ ਘੇਰੇ ਹੇਠ ਆਉਣ ਵਾਲੀ ਸੰਸਥਾ ਨਹੀਂ ਹੈ, ਪਰ WACs 388-891A-0130, 388-891A-0135 ਅਤੇ 388-891A-0150 ਵਿਚ ਦੱਸੇ ਗਏ ਅਨੁਸਾਰ DVR ਮੇਰੀ ਨਿਜੀ ਜਾਣਕਾਰੀ ਨੂੰ ਗੁਪਤ ਰੱਖੇਗੀ।</p> <p>ਮੈਂ DVR ਨੂੰ DSHS ਕਲਾਇੰਟ ਰਜਿਸਟਰੀ ਸਿਸਟਮ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਖ਼ੁਲਾਸਾ ਕਰਨ ਦਾ ਅਖ਼ਤਿਆਰ ਦਿੰਦਾ/ਦਿੰਦੀ ਹਾਂ। ਇਸ ਜਾਣਕਾਰੀ ਵਿਚ ਸ਼ਾਮਿਲ ਹੈ: ਨਾਂ; ਸੇਸ਼ਲ ਸਿਕਿਓਰਿਟੀ ਨੰਬਰ; ਜਨਮ-ਤਾਰੀਖ; ਲਿੰਗ; ਨਸਲੀ ਪਿਛੋਕੜ; ਇਲਾਜ ਕਰਨ ਵਾਲੀ ਮੌਜੂਦਾ ਏਜੰਸੀ/ਸਹੂਲਤ; ਅਤੇ DSHS ਪ੍ਰੋਗਰਾਮ ਸ਼ਮੂਲੀਅਤ।</p> <p>ਮੇਰੇ ਦਸਤਖ਼ਤ ਤੋਂ ਪਤਾ ਚੱਲਦਾ ਹੈ ਕਿ ਮੈਂ ਇਸ ਫ਼ਾਰਮ 'ਤੇ ਦਿੱਤੀ ਗਈ ਜਾਣਕਾਰੀ ਪੜ੍ਹ ਅਤੇ ਸਮਝ ਲਈ ਹੈ।</p>			
ਅਰਜ਼ੀ ਦੇਣ ਵਾਲੇ/ਵਾਲੀ/ਆਤਾ-ਪਿਤਾ/ਸਰਪ੍ਰਸਤ ਦੇ ਦਸਤਖ਼ਤ		ਅਰਜ਼ੀ ਦੀ ਤਾਰੀਖ	
TO BE COMPLETED BY DIVISION OF VOCATIONAL REHABILITATION (DVR) STAFF ONLY (ਸਿਰਫ਼ ਕਿੱਤਾਮੁਖੀ ਮੁੜ-ਵਸੇਬਾ ਬਾਰੇ ਡਿਵੀਜ਼ਨ (DVR) ਦੇ ਸਟਾਫ਼ ਵਲੋਂ ਭਰਿਆ ਜਾਏ)			
DVR STAFF ASSIGNED TO APPLICANT			